

 Print Page

Sri Guru Granth Sahib

Displaying 352 of

ਮਨ ਚੂਰੇ ਖਟੁ ਦਰਸਨ ਜਾਣੁ ॥

Man Choorae Khatt Dharasan Jaan ||

To conquer the mind is the knowledge of the six Shaastras.

ਆਸਾ (ਮਃ ੧) (੧੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧

Raag Asa Guru Nanak Dev

ਸਰਬ ਜੋਤਿ ਪੂਰਨ ਭਗਵਾਨੁ ॥੧॥ ਰਹਾਉ ॥

Sarab Joth Pooran Bhagavaan ||1|| Rehaao ||

The Divine Light of the Lord God is perfectly pervading. ||1||Pause||

ਆਸਾ (ਮਃ ੧) (੧੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧

Raag Asa Guru Nanak Dev

ਅਧਿਕ ਤਿਆਸ ਭੇਖ ਬਹੁ ਕਰੈ ॥

Adhhik Thiaas Bhaekh Bahu Karai ||

Excessive thirst for Maya makes people wear all sorts of religious robes.

ਆਸਾ (ਮਃ ੧) (੧੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧

Raag Asa Guru Nanak Dev

ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥

Dhukh Bikhiaa Sukh Than Pareharai ||

The pain of corruption destroys the body's peace.

ਆਸਾ (ਮਃ ੧) (੧੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੨

Raag Asa Guru Nanak Dev

ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥

Kaam Krodhh Anthar Dhhan Hirai ||

Sexual desire and anger steal the wealth of the self within.

ਆਸਾ (ਮਃ ੧) (੧੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੨

Raag Asa Guru Nanak Dev

ਦੁਬਿਧਾ ਛੋਡਿ ਨਾਮਿ ਨਿਸਤਰੈ ॥੨॥

Dhubidhhaa Shhodd Naam Nisatharai ||2||

But by abandoning duality, one is emancipated through the Naam, the Name of the Lord. ||2||

ਆਸਾ (ਮਃ ੧) (੧੧) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੨

Raag Asa Guru Nanak Dev

ਸਿਫਤਿ ਸਲਾਹਣੁ ਸਹਜ ਅਨੰਦ ॥

Sifath Salaahan Sehaj Anandh ||

In the Lord's Praise and adoration is intuitive peace, poise and bliss.

ਆਸਾ (ਮਃ ੧) (੧੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੩

Raag Asa Guru Nanak Dev

ਸਖਾ ਸੈਨੁ ਪ੍ਰੇਮੁ ਗੋਬਿੰਦ ॥

Sakhaa Sain Praem Gobindh ||

The Love of the Lord God is one's family and friends.

ਆਸਾ (ਮਃ ੧) (੧੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੩

Raag Asa Guru Nanak Dev

ਆਪੇ ਕਰੇ ਆਪੇ ਬਖਸਿੰਦੁ ॥

Aapae Karae Aapae Bakhasindh ||

He Himself is the Doer, and He Himself is the Forgiver.

ਆਸਾ (ਮਃ ੧) (੧੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੩

Raag Asa Guru Nanak Dev

ਤਨੁ ਮਨੁ ਹਰਿ ਪਹਿ ਆਗੈ ਜਿੰਦੁ ॥੩॥

Than Man Har Pehi Aagai Jindh ||3||

My body and mind belong to the Lord; my life is at His Command. ||3||

ਆਸਾ (ਮਃ ੧) (੧੧) ੩:੮ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੩

Raag Asa Guru Nanak Dev

ਝੂਠ ਵਿਕਾਰ ਮਹਾ ਦੁਖੁ ਦੇਹ ॥

Jhooth Vikaar Mehaha Dhukh Dhaeh ||

Falsehood and corruption cause terrible suffering.

ਆਸਾ (ਮਃ ੧) (੧੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੪

Raag Asa Guru Nanak Dev

ਭੇਖ ਵਰਨ ਦੀਸਹਿ ਸਭਿ ਖੇਹ ॥

Bhaekh Varan Dheesehi Sabh Khaeh ||

All the religious robes and social classes look just like dust.

ਆਸਾ (ਮਃ ੧) (੧੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੪

Raag Asa Guru Nanak Dev

ਜੋ ਉਪਜੈ ਸੋ ਆਵੈ ਜਾਇ ॥

Jo Oupajai So Aavai Jaae ||

Whoever is born, continues to come and go.

ਆਸਾ (ਮਃ ੧) (੧੧) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੮

Raag Asa Guru Nanak Dev

ਨਾਨਕ ਅਸਥਿਰੁ ਨਾਮੁ ਰਜਾਇ ॥੪॥੧੧॥

Naanak Asathhir Naam Rajaae ||4||11||

O Nanak, only the Naam and the Lord's Command are eternal and everlasting. ||4||11||

ਆਸਾ (ਮਃ ੧) (੧੧) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੫

Raag Asa Guru Nanak Dev

ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੨

ਏਕੋ ਸਰਵਰੁ ਕਮਲ ਅਨੂਪ ॥

Eaeko Saravar Kamal Anoop ||

In the pool is the one incomparably beautiful lotus.

ਆਸਾ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੫

Raag Asa Guru Nanak Dev

ਸਦਾ ਬਿਗਾਸੈ ਪਰਮਲ ਰੂਪ ॥

Sadhaa Bigaasai Paramal Roop ||

It blossoms continually; its form is pure and fragrant.

ਆਸਾ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੫

Raag Asa Guru Nanak Dev

ਉਜਲ ਮੋਤੀ ਚੂਗਹਿ ਹੰਸ ॥

Oojal Mothee Choogehi Hans ||

The swans pick up the bright jewels.

ਆਸਾ (ਮਃ ੧) (੧੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੬

Raag Asa Guru Nanak Dev

ਸਰਬ ਕਲਾ ਜਗਦੀਸੈ ਅੰਸ ॥੧॥

Sarab Kalaa Jagadheesai Ans ||1||

They take on the essence of the All-powerful Lord of the Universe. ||1||

ਆਸਾ (ਮਃ ੧) (੧੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੬

Raag Asa Guru Nanak Dev

ਜੋ ਦੀਸੈ ਸੋ ਉਪਜੈ ਬਿਨਸੈ ॥

Jo Dheesai So Oupajai Binasai ||

Whoever is seen, is subject to birth and death.

ਆਸਾ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੬

Raag Asa Guru Nanak Dev

ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧॥ ਰਹਾਉ ॥

Bin Jal Saravar Kamal N Dheesai ||1|| Rehaao ||

In the pool without water, the lotus is not seen. ||1||Pause||

ਆਸਾ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੭

Raag Asa Guru Nanak Dev

ਬਿਰਲਾ ਬੂਝੈ ਪਾਵੈ ਭੇਦੁ ॥

Biralaa Boojhai Paavai Bhaedh ||

How rare are those who know and understand this secret.

ਆਸਾ (ਮਃ ੧) (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੭

Raag Asa Guru Nanak Dev

ਸਾਖਾ ਤੀਨਿ ਕਹੈ ਨਿਤ ਬੇਦੁ ॥

Saakhaa Theen Kehai Nith Baedh ||

The Vedas continually speak of the three branches.

ਆਸਾ (ਮਃ ੧) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੭

Raag Asa Guru Nanak Dev

ਨਾਦ ਬਿੰਦ ਕੀ ਸੁਰਤਿ ਸਮਾਇ ॥

Naadh Bindh Kee Surath Samaae ||

One who merges into the knowledge of the Lord as absolute and related,

ਆਸਾ (ਮਃ ੧) (੧੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੮

Raag Asa Guru Nanak Dev

ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨॥

Sathigur Saev Param Padh Paae ||2||

Serves the True Guru and obtains the supreme status. ||2||

ਆਸਾ (ਮਃ ੧) (੧੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੮

Raag Asa Guru Nanak Dev

ਮੁਕਤੋ ਰਾਤਉ ਰੰਗਿ ਰਵਾਂਤਉ ॥

Mukatho Raatho Rang Ravaantho ||

One who is imbued with the Love of the Lord and dwells continually upon Him is liberated.

ਆਸਾ (ਮਃ ੧) (੧੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੮

Raag Asa Guru Nanak Dev

ਰਾਜਨ ਰਾਜਿ ਸਦਾ ਬਿਗਸਾਂਤਉ ॥

Raajan Raaj Sadhaa Bigasaantho ||

He is the king of kings, and blossoms forth continually.

ਆਸਾ (ਮਃ ੧) (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੨੫੨ ਪੰ. ੯

Raag Asa Guru Nanak Dev

ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥

Jis Thoon Raakhehi Kirapaa Dhhaar ||

That one whom You preserve, by bestowing Your Mercy, O Lord,

ਆਸਾ (ਮਃ ੧) (੧੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੨੫੨ ਪੰ. ੯

Raag Asa Guru Nanak Dev

ਬੂਡਤ ਪਾਹਨ ਤਾਰਹਿ ਤਾਰਿ ॥੩॥

Booddath Paahan Thaarehi Thaar ||3||

Even the sinking stone - You float that one across. ||3||

ਆਸਾ (ਮਃ ੧) (੧੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੨੫੨ ਪੰ. ੯

Raag Asa Guru Nanak Dev

ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥

Thribhavan Mehi Joth Thribhavan Mehi Jaaniaa ||

Your Light is pervading the three worlds; I know that You are permeating the three worlds.

ਆਸਾ (ਮਃ ੧) (੧੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੨੫੨ ਪੰ. ੯

Raag Asa Guru Nanak Dev

ਉਲਟ ਭਈ ਘਰੁ ਘਰ ਮਹਿ ਆਣਿਆ ॥

Oulatt Bhee Ghar Ghar Mehi Aaniaa ||

When my mind turned away from Maya, I came to dwell in my own home.

ਆਸਾ (ਮਃ ੧) (੧੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੨੫੨ ਪੰ. ੧੦

Raag Asa Guru Nanak Dev

ਅਹਿਨਿਸਿ ਭਗਤਿ ਕਰੇ ਲਿਵ ਲਾਇ ॥

Ahinish Bhagath Karae Liv Laae ||

Nanak falls at the feet of that person who immerses himself in the Lord's Love,

ਆਸਾ (ਮਃ ੧) (੧੨) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੨੫੨ ਪੰ. ੧੦

Raag Asa Guru Nanak Dev

ਨਾਨਕੁ ਤਿਨ ਕੈ ਲਾਗੈ ਪਾਇ ॥੪॥੧੨॥

Naanak Thin Kai Laagai Paae ||4||12||

And performs devotional worship night and day. ||4||12||

ਆਸਾ (ਮਃ ੧) (੧੨) ੮:੮ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੧

Raag Asa Guru Nanak Dev

ਆਸਾ ਮਹਲਾ ੧ ॥

Aasaa Mehalaa 1 ॥

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੨

ਗੁਰਮਤਿ ਸਾਚੀ ਹੁਜਤਿ ਦੂਰਿ ॥

Guramath Saachee Hujath Dhoor ॥

Receiving the True Teachings from the Guru, arguments depart.

ਆਸਾ (ਮਃ ੧) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੧

Raag Asa Guru Nanak Dev

ਬਹੁਤੁ ਸਿਆਣਪ ਲਾਗੈ ਧੂਰਿ ॥

Bahuth Siaanap Laagai Dhhoor ॥

But through excessive cleverness, one is only plastered with dirt.

ਆਸਾ (ਮਃ ੧) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੨

Raag Asa Guru Nanak Dev

ਲਾਗੀ ਮੈਲੁ ਮਿਟੈ ਸਚ ਨਾਇ ॥

Laagee Mail Mittai Sach Naae ॥

The filth of attachment is removed by the True Name of the Lord.

ਆਸਾ (ਮਃ ੧) (੧੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੨

Raag Asa Guru Nanak Dev

ਗੁਰ ਪਰਸਾਦਿ ਰਹੈ ਲਿਵ ਲਾਇ ॥੧॥

Gur Parasaadh Rehai Liv Laae ॥1॥

By Guru's Grace, one remains lovingly attached to the Lord. ॥1॥

ਆਸਾ (ਮਃ ੧) (੧੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੨

Raag Asa Guru Nanak Dev

ਹੈ ਹਜੂਰਿ ਹਾਜਰੁ ਅਰਦਾਸਿ ॥

Hai Hajoor Haajar Aradhaas ॥

He is the Presence Ever-present; offer your prayers to Him.

ਆਸਾ (ਮਃ ੧) (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੨

Raag Asa Guru Nanak Dev

ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥

Dhukh Sukh Saach Karathae Prabh Paas ॥1॥ Rehaao ॥

Pain and pleasure are in the Hands of God, the True Creator. ||1||Pause||

ਆਸਾ (ਮਃ ੧) (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੩

Raag Asa Guru Nanak Dev

ਕੂੜੁ ਕਮਾਵੈ ਆਵੈ ਜਾਵੈ ॥

Koorr Kamaavai Aavai Jaavai ||

One who practices falsehood comes and goes.

ਆਸਾ (ਮਃ ੧) (੧੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੩

Raag Asa Guru Nanak Dev

ਕਹਣਿ ਕਥਨਿ ਵਾਰਾ ਨਹੀ ਆਵੈ ॥

Kehan Kathhan Vaaraa Nehee Aavai ||

By speaking and talking, His limits cannot be found.

ਆਸਾ (ਮਃ ੧) (੧੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੩

Raag Asa Guru Nanak Dev

ਕਿਆ ਦੇਖਾ ਸੂਝ ਬੂਝ ਨ ਪਾਵੈ ॥

Kiaa Dhaekhaa Soojh Boojh N Paavai ||

Whatever one sees, is not understood.

ਆਸਾ (ਮਃ ੧) (੧੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੪

Raag Asa Guru Nanak Dev

ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥੨॥

Bin Naavai Man Thripath N Aavai ||2||

Without the Name, satisfaction does not enter into the mind. ||2||

ਆਸਾ (ਮਃ ੧) (੧੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੪

Raag Asa Guru Nanak Dev

ਜੋ ਜਨਮੇ ਸੇ ਰੋਗਿ ਵਿਆਪੇ ॥

Jo Janamae Sae Rog Viaapae ||

Whoever is born is afflicted by disease,

ਆਸਾ (ਮਃ ੧) (੧੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੪

Raag Asa Guru Nanak Dev

ਹਉਮੈ ਮਾਇਆ ਦੁਖਿ ਸੰਤਾਪੇ ॥

Houmai Maaeiaa Dhookh Santhaapae ||

Tortured by the pain of egotism and Maya.

ਆਸਾ (ਮਃ ੧) (੧੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੫

Raag Asa Guru Nanak Dev

ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥

Sae Jan Baachae Jo Prabh Raakhae ||

They alone are saved, who are protected by God.

ਆਸਾ (ਮਃ ੧) (੧੩) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੫

Raag Asa Guru Nanak Dev

ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥੩॥

Sathigur Saev Anmrith Ras Chaakhae ||3||

Serving the True Guru, they drink in the Amrit, the Ambrosial Nectar. ||3||

ਆਸਾ (ਮਃ ੧) (੧੩) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੫

Raag Asa Guru Nanak Dev

ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥

Chalatho Man Raakhai Anmrith Chaakhai ||

The unstable mind is restrained by tasting this Nectar.

ਆਸਾ (ਮਃ ੧) (੧੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੬

Raag Asa Guru Nanak Dev

ਸਤਿਗੁਰੁ ਸੇਵਿ ਅੰਮ੍ਰਿਤੁ ਸਬਦੁ ਭਾਖੈ ॥

Sathigur Saev Anmrith Sabadh Bhaakhai ||

Serving the True Guru, one comes to cherish the Ambrosial Nectar of the Shabad.

ਆਸਾ (ਮਃ ੧) (੧੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੬

Raag Asa Guru Nanak Dev

ਸਾਚੈ ਸਬਦਿ ਮੁਕਤਿ ਗਤਿ ਪਾਏ ॥

Saachai Sabadh Mukath Gath Paaeae ||

Through the True Word of the Shabad, the state of liberation is obtained.

ਆਸਾ (ਮਃ ੧) (੧੩) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੬

Raag Asa Guru Nanak Dev

ਨਾਨਕੁ ਵਿਚਹੁ ਆਪੁ ਗਵਾਏ ॥੪॥੧੩॥

Naanak Vichahu Aap Gavaaeae ||4||13||

O Nanak, self-conceit is eradicated from within. ||4||13||

ਆਸਾ (ਮਃ ੧) (੧੩) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੭

Raag Asa Guru Nanak Dev

ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੨

ਜੋ ਤਿਨਿ ਕੀਆ ਸੋ ਸਚੁ ਥੀਆ ॥

Jo Thin Keeaa So Sach Thheaa ॥

Whatever He has done, has proved to be true.

ਆਸਾ (ਮਃ ੧) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੮

Raag Asa Guru Nanak Dev

ਅੰਮ੍ਰਿਤ ਨਾਮੁ ਸਤਿਗੁਰਿ ਦੀਆ ॥

Anmrith Naam Sathigur Dheaa ॥

The True Guru bestows the Ambrosial Naam, the Name of the Lord.

ਆਸਾ (ਮਃ ੧) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੮

Raag Asa Guru Nanak Dev

ਹਿਰਦੈ ਨਾਮੁ ਨਾਹੀ ਮਨਿ ਭੰਗੁ ॥

Hiradhai Naam Naahee Man Bhang ॥

With the Naam in the heart, the mind is not separated from the Lord.

ਆਸਾ (ਮਃ ੧) (੧੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੮

Raag Asa Guru Nanak Dev

ਅਨਦਿਨੁ ਨਾਲਿ ਪਿਆਰੇ ਸੰਗੁ ॥੧॥

Anadhin Naal Piaarae Sang ||1||

Night and day, one dwells with the Beloved. ||1||

ਆਸਾ (ਮਃ ੧) (੧੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੮

Raag Asa Guru Nanak Dev

ਹਰਿ ਜੀਉ ਰਾਖਹੁ ਅਪਨੀ ਸਰਣਾਈ ॥

Har Jeeo Raakhahu Apanee Saranaaee ॥

O Lord, please keep me in the Protection of Your Sanctuary.

ਆਸਾ (ਮਃ ੧) (੧੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫੨ ਪੰ. ੧੯

Raag Asa Guru Nanak Dev

ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥

Gur Parasaadhee Har Ras Paaeiaa Naam Padhaarathh No Nidhh Paaee ||1|| Rehaao ॥

By Guru's Grace, I have obtained the sublime essence of the Lord; I have received the wealth of the Naam and the nine treasures. ||1||Pause||

ਆਸਾ (ਮਃ ੧) (੧੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫੩ ਪੰ. ੧੯

Raag Asa Guru Nanak Dev